



ਤੁਸੀਂ ਇਸ ਨੂੰ
ਰੋਕ ਸਕਦੇ ਹੋ

ਦਿਵਾਲੀ ਸੁਰੱਖਿਆ ਨਾਲ ਮਨਾਵੋ ਆਪਣੇ ਘਰ ਅਤੇ ਪਰਿਵਾਰ ਨੂੰ ਅੱਗ ਤੋਂ ਬਚਾਵੋ

ਤੁਹਾਨੂੰ ਖੁਸ਼ੀਆਂ ਭਰੀ ਅਤੇ ਅੱਗ ਤੋਂ ਸੁਰੱਖਿਅਤ ਦਿਵਾਲੀ ਦੀ ਵਧਾਈ ਹੋਵੇ। ਅੰਕੜੇ ਇਹ ਦੱਸਦੇ ਹਨ ਕਿ ਦਿਵਾਲੀ ਦੇ ਸਮੇਂ ਤੇ ਦੀਵਿਆਂ, ਮੋਮਬੱਤੀਆਂ ਅਤੇ ਪਟਾਕਿਆਂ ਦੇ ਕਰਕੇ, ਅੱਗ ਲੱਗਣ ਦਾ ਖਤਰਾ ਹੋਰ ਵੱਧ ਜਾਂਦਾ ਹੈ। ਇਹ ਨਿਸ਼ਚਿਤ ਕਰੋ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸੁਰੱਖਿਅਤ ਦਿਵਾਲੀ ਮਨਾਉਣ ਲਈ ਹੇਠ ਦਿਤੇ ਸਧਾਰਨ ਪੜਾਅ ਨੂੰ ਪੂਰਾ ਕਰਦਾ ਹੈ :

ਦੀਵੇ, ਮੋਮਬੱਤੀਆਂ ਅਤੇ ਰਾਤ ਨੂੰ ਲਾਉਣ ਵਾਲੀਆਂ ਮੋਮਬੱਤੀਆਂ (ਨਾਇਟ ਲਾਇਟ)

ਦੀਵਿਆਂ ਨਾਲ ਵੀ ਉਸੇ ਤਰ੍ਹਾਂ ਪੇਸ਼ ਆਵੇ ਜਿਵੇਂ ਤੁਸੀਂ ਕਿਸੇ ਹੋਰ ਲਾਟ ਨਾਲ ਆਉਂਦੇ ਹੋ :

- ਦੀਵੇ ਦੇ ਵਿਚ ਸਿਰਫ ਉਨਾ ਹੀ ਘੀ ਪਾਵੋ ਜਿਸ ਨਾਲ ਕਿ ਉਹ ਤੁਹਾਡੀ ਪੂਜਾ ਖਤਮ ਹੋਣ ਤੱਕ ਬੱਲਦਾ ਰਵੇ। ਜੇਕਰ ਤੁਹਾਨੂੰ ਦੀਵਾ ਮੋਮਬੱਤੀ ਜਾਂ ਰਾਤ ਨੂੰ ਲਾਉਣ ਵਾਲੀ ਮੋਮਬੱਤੀ ਨਿਗਰਾਨੀ ਰਹਿਤ ਰੱਖਣੀ ਪੈ ਜਾਂਦੀ ਹੈ, ਤਾਂ ਇਹ ਖੋਲ੍ਹ ਕਰੋ ਕਿ ਉਸ ਨੂੰ ਇਕ ਐਸੀ ਥਾਂ ਤੇ ਰੱਖਿਆ ਜਾਵੇ ਜਿਹੜੀ ਨਾਂ ਤਾਂ ਪਿਘਲਣ ਯੋਗ ਹੋਵੇ ਅਤੇ ਨਾਂ ਹੀ ਅੱਗ ਲੱਗਣ ਯੋਗ।
- ਹਰ ਸਮੇਂ, ਲਾਟ ਨੂੰ ਪੜਦਿਆਂ, ਫਰਨੀਚਰ ਅਤੇ ਸਜਾਵਟ ਤੋਂ ਇਕ ਸੁਰੱਖਿਅਤ ਦੂਰੀ ਤੇ ਰੱਖੋ। ਲੰਬੇ ਬਾਲ ਅਤੇ ਕਪੜੇ (ਖਾਸ ਕਰ ਸਾੜੀਆਂ, ਚੁਨੀਆਂ ਅਤੇ ਦੁਪੱਟੇ) ਵੀ ਕਾਫੀ ਜਲਦੀ ਅੱਗ ਲੱਗਣ ਦੇ ਭਾਵਕ ਹਨ।
- ਲਾਟ ਨੂੰ ਬੱਚਿਆਂ ਅਤੇ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ। ਜੇਕਰ ਬੱਚੇ ਲਾਟ ਦੇ ਨੇੜੇ ਹੋਣ ਤਾਂ ਉਨ੍ਹਾਂ ਤੇ ਹਰ ਸਮੇਂ ਤਾਕ ਰੱਖੀ ਜਾਵੇ।

ਪਟਾਕੇ

ਪਟਾਕਿਆਂ ਨਾਲ ਬਹੁਤ ਜ਼ਿਆਦਾ ਸਾਵਧਾਨੀ ਨਾਲ ਪੇਸ਼ ਆਵੇ।

- ਸਿਰਫ ਉਨ੍ਹਾਂ ਪਟਾਕਿਆਂ ਦਾ ਪ੍ਰਯੋਗ ਕਰੋ ਜਿਨ੍ਹਾਂ ਤੇ ਬ੍ਰਿਟਿਸ਼ ਸੇਫਟੀ ਸਟੈਂਡਰਡ 7114 ਦਾ ਮਾਰਕਾ ਲੱਗਾ ਹੋਵੇ ਅਤੇ ਨਿਰਮਾਤਾ ਦਿਆਂ ਹਿਦਾਇਤਾਂ ਨੂੰ ਹਮੇਸ਼ਾਂ ਪੜੋ। ਪਟਾਕਿਆਂ ਤੋਂ ਸੁਰੱਖਿਆ ਅਤੇ ਇਨ੍ਹਾਂ ਦੀ ਵਰਤੋਂ ਉਤੇ ਨਵੇਂ ਕਾਨੂੰਨ ਬਾਰੇ ਵਧੇਰੇ ਜਾਣਕਾਰੀ ਲਈ, ਵੇਖੋ: <http://www.dti.gov.uk/ccp/topics1/fireworks.html>
- ਆਮ ਤੌਰ ਤੇ ਰਾਤ ਦੇ 11 ਵਜੇ ਤੋਂ ਬਾਦ ਪਟਾਕੇ ਚਲਾਉਣੇ ਗੈਰਕਾਨੂੰਨੀ ਹੈ, ਪਰ ਦਿਵਾਲੀ ਦੀ ਰਾਤ ਨੂੰ ਇਹ ਸਮਾਂ ਸਵੇਰੇ 1 ਵਜੇ ਤੱਕ ਵਧਾ ਦਿਤਾ ਜਾਂਦਾ ਹੈ।
- ਯਾਦ ਰੱਖੋ - ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਘੱਟ ਹੋਵੇ, ਉਨ੍ਹਾਂ ਲਈ ਅਵਾਮੀ ਬਾਵਾਂ ਵਿਚ ਪਟਾਕਿਆਂ ਨੂੰ ਆਪਣੇ ਕਾਬੂ ਵਿਚ ਰੱਖਣਾ ਗੈਰਕਾਨੂੰਨੀ ਹੈ।

ਧੂੰਏਂ ਦੇ ਅਲਾਰਮ

ਚੱਲਦਾ ਹੋਇਆ ਧੂੰਏਂ ਦਾ ਅਲਾਰਮ ਜਾਨਾਂ ਬਚਾਉਂਦਾ ਹੈ।

- ਆਪਣੇ ਘਰ ਦੀ ਹਰ ਮੰਜਲ ਉਤੇ ਇਕ ਫਿਟ ਕਰੋ। ਦੱਸ ਸਾਲ ਚੱਲਣ ਵਾਲਾ ਅਲਾਰਮ ਖਰੀਦਣ ਬਾਰੇ ਸੋਚੋ - ਨਹੀਂ ਤਾਂ ਅਲਾਰਮ ਨੂੰ ਹਫਤੇ ਵਿਚ ਇਕ ਵਾਰੀ ਪਰਖੋ, ਅਤੇ ਉਸ ਦਿਆਂ ਬੈਟਰੀਆਂ ਹਰ ਸਾਲ ਬਦਲੋ।

ਭੋਜਨ ਬਣਾਉਣ ਵੇਲੇ ਅੱਗ ਤੋਂ ਸੁਰੱਖਿਆ

ਭੋਜਨ ਬਣਾਉਂਦੇ ਸਮੇਂ ਉਸ ਨੂੰ ਨਿਗਰਾਨੀ ਰਹਿਤ ਨਾ ਕਰੋ। ਅੱਗ ਉਦੋਂ ਸ਼ੁਰੂ ਹੁੰਦੀ ਹੈ ਜੱਦ ਤੁਹਾਡਾ ਧਿਆਨ ਬੰਦ ਹੁੰਦਾ ਹੈ।

- ਜੱਦ ਤੁਸੀਂ ਤੌਲਨੇ/ਤੜਕੇ ਵਾਲਾ ਭੋਜਨ ਬਣਾਉਂਦੇ ਹੋ, ਉਸ ਨੂੰ ਗਰਮ ਤੇਲ ਦੇ ਵਿਚ ਪਾਉਣ ਤੋਂ ਪਹਿਲਾਂ ਸੁਕਾ ਲਵੋ। ਜੇਕਰ ਤੇਲ ਧੂੰਆਂ ਛੱਡਣਾ ਸ਼ੁਰੂ ਕਰ ਦਵੇ, ਤਾਪ(ਗੈਸ) ਨੂੰ ਬੰਦ ਕਰ ਦਵੋ ਅਤੇ ਕੜਾਹੀ ਨੂੰ ਠੰਡਾ ਹੋਣ ਲਈ ਰਹਿਣ ਦਵੋ। ਕੜਾਹੀ ਨੂੰ ਕਦੇ ਵੀ ਤੇਲ ਨਾਲ ਇਕ ਤਿਹਾਈ ਹਿੱਸੇ ਤੋਂ ਜ਼ਿਆਦਾ ਨਾ ਭਰੋ। ਕੜਾਹੀ ਦੇ ਉਤੇ ਕਦੇ ਵੀ ਪਾਣੀ ਨਾ ਸੁੱਟੋ।

ਅੱਗ ਤੋਂ ਸੁਰੱਖਿਆ ਬਾਰੇ ਹੋਰ ਵਧੇਰੇ ਜਾਣਕਾਰੀ

- ਅੱਗ ਤੋਂ ਸੁਰੱਖਿਆ ਬਾਰੇ ਹੋਰ ਵਧੇਰੇ ਜਾਣਕਾਰੀ ਵਾਸਤੇ ਇਥੇ ਵੇਖੋ : www.firekills.gov.uk

ਜੇਕਰ ਅੱਗ ਲੱਗੀ ਹੈ ... ਬਾਹਰ ਨਿਕਲੋ, ਬਾਹਰ ਰਵੋ ਅਤੇ ਫੋਨ 999